



ਦਫ਼ਤਰ ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ ਲੋਕ ਨਿਰਮਾਣ ਵਿਭਾਗ,

ਭਵਨ ਤੇ ਮਾਰਗ ਸਾਖਾ, ਮੋਗਾ

Email: sdepsdmogapwdpb@gmail.com

ਵੱਲ

D.A.V.K.R.B.
Senior Secondary Public School,
Kot Ise Khan.


ਨੰਬਰ 116 ਮਿਤੀ 17.05.2021

ਵਿਸ਼ਾ :- ਇਮਾਰਤ ਸੁਰੱਖਿਅਤ ਹੋਣ ਸਬੰਧੀ ਸਰਟੀਫਿਕੇਟ ਬਾਬਤ ਸਾਲ 2021-2022.
ਹਵਾਲਾ:- ਆਪ ਦਾ ਪੱਤਰ ਨੰ:2814 ਮਿਤੀ 26.04.2021

ਉਪਰੋਕਤ ਬਿਲਡਿੰਗ ਦਾ ਨਿਰੀਖਣ ਸਬੰਧਤ ਜੇ.ਈ. ਵੱਲੋਂ ਕੀਤਾ ਗਿਆ ਅਤੇ ਇਹ ਬਿਲਡਿੰਗ ਸਾਲ 2021-22 ਲਈ ਸੁਰੱਖਿਅਤ ਪਾਈ ਗਈ ਹੈ। ਅੱਗੇ ਤੋਂ ਹੇਠ ਲਿਖੀਆਂ ਹਦਾਇਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ:-

1. ਬਿਲਡਿੰਗ ਦੇ ਆਲੇ ਦੁਆਲੇ ਅਤੇ ਛੱਤਾਂ ਉਪਰ ਪਾਣੀ ਨਾ ਖੜਾ ਹੋਣ ਦਿੱਤਾ ਜਾਵੇ।
2. ਜੇਕਰ ਇਮਾਰਤ ਵਿੱਚ ਕਿਸੇ ਕਿਸਮ ਦੀ ਤਰੇੜ ਆ ਜਾਂਦੀ ਹੈ ਤਾਂ ਉਸ ਜਗ੍ਹਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਅਤੇ ਉਸ ਦੀ ਰਿਪੋਅਰ ਤੁਰੰਤ ਕਰਵਾਈ ਜਾਵੇ।
3. ਕਿਸੇ ਕਿਸਮ ਦੀ ਉਸਾਰੀ ਵਿੱਚ ਵਰਤੇ ਗਏ ਮਟੀਰੀਅਲ ਦੀ ਜ਼ਿੰਮੇਵਾਰੀ ਸਬੰਧਤ ਸਕੂਲ ਦੀ ਹੋਵੇਗੀ, ਆਪ ਵੱਲੋਂ ਨੱਥੀ ਕੀਤੇ ਨਕਸ਼ੇ ਤੋਂ ਇਲਾਵਾ ਜੇਕਰ ਆਪ ਵੱਲੋਂ ਵਾਧੂ ਉਸਾਰੀ ਕਰਨੀ ਹੋਵੇ ਤਾਂ ਉਸਦੀ ਮੰਨਜ਼ੂਰੀ ਇਸ ਮਹਿਕਮੇ ਤੋਂ ਲਈ ਜਾਵੇ।
4. ਡਾਇਰੈਕਟਰ ਜਰਨਲ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਸਟੇਟ ਪ੍ਰੋਜੈਕਟ ਸਰਵ ਸਿੱਖਿਆ ਅਭਿਆਨ ਦੇ ਪੱਤਰ ਨੰਬਰ 75444 ਮਿਤੀ 06.11.2009 ਮੁਤਾਬਿਕ ਸਕੂਲ ਵਿੱਚ ਅੱਗ ਬੁਝਾਉਣ ਵਾਲੇ ਯੰਤਰ ਚਾਲੂ ਹਾਲਤ ਵਿਚ ਰੱਖੇ ਜਾਣ ਕਿਸੇ ਵੀ ਅਣਸੁਖਾਵੀ ਦੁਰਘਟਨਾ ਦੀ ਸਾਰੀ ਜ਼ਿੰਮੇਵਾਰੀ ਸਬੰਧਤ ਸਕੂਲ ਦੀ ਹੋਵੇਗੀ।
5. ਅਗਲੇ ਸਾਲ 2022-23 ਦੀ ਇੰਸਪੈਕਸ਼ਨ ਕਰਾਉਣੀ ਯਕੀਨੀ ਬਣਾਈ ਜਾਵੇ।

ਨੱਥੀ: ਉਕਤ ਅਨੁਸਾਰ।


ਉਪ ਮੰਡਲ ਇੰਜੀਨੀਅਰ,
ਪ੍ਰਾਂਤਕ ਉਪ ਮੰਡਲ ਭਵਨ ਸਾਖਾ,
ਮੋਗਾ।

PROFORMA FOR SAFETY OF SCHOOL BUILDING

PART-I

(To be filled by the Head of School / Institute)

- 1) Name of the School : *DAV KRB Public School.*
- 2) Location : *Moga Road, Kot Dse Khan.*
- 3) Plot Area : *6 Acres 16 Maules.*
- 4) Plinth Area : *9000 Sq ft*
- 5) Number of storey's : *Two*
- 6) Year of construction of Building : *1997*
- 7) If the building has been constructed under the Supervision of the qualified Engineer, the following details may be given:-
 - a) Name of the Engineer with Qualification. : *Pauminder Pal Singh*
 - b) Address of Engineer. : *Amritsar Road, Kot Dse Khan.*
 - c) Set of structural drawing used in the construction, Available. : *DISH. Mogs.*
 - d) Name & address of Architect with qualification :
- 8) Whether the building has been constructed for the Purpose school. : Yes / No
- Residential purpose and converted for use as a school : Yes / No
- 9) Material used for Roof.
 - a) R.C.C slab/ R.B.C Slabs : Yes / No
 - b) R.S. Joist & Battens. : Yes / No
 - c) Wooden Joist & Battens : Yes / No.
- 10) Material used for walls .
 - a) Mud Mortar. : Yes / No
 - b) Cement Mortar. : Yes / No
 - c) Lime Mortar. : Yes / No
- 11) Flooring .
 - a) Conglomerate : Yes / No
 - b) Terrazzo. : Yes / No
 - c) Brick Paving : Yes / No
- 12) A detailed drawing indicating dimension of Room Alongwith size and location of doors and windows (attached).
- 13) For Fire Safety .
 - a) Weather the width of the staircase is 1.5 Mtr. : Yes / No
 - b) Weather portable fire exiting. : Yes / No.
 - c) Weather School building is free from inflammable & toxic material : Yes / No
 - d) Weather Cooking of food is done at a safe place : Yes / No
 - e) Weather any thatch of combustibile material as been Used. : Yes / No

14) Requirement for fire Protection Arrangements under NBC
Part -IV

- (For Building height Less than 15metre) :
- a) Weather house Real provided. : Yes/No ✓
 b) Weather down corner provided. : Yes/No ✓
 c) Weather automatic sprinkler provided. : Yes/No ✓
 d) Weather underground static water storage tank of Capacity 50,000Ltr.(It converted are excess 1600sqm) : Yes/No ✓
 e) Weather over head tank of capacity 10,000 Ltr. Exists.(in case of house real) 20,000 Ltr. : Yes/ No ✓
 f) Weather one electric and one diesel pump of 3 kg/ cum Pressure of capacity 1620 LPM.One electric pump of Capacity 180LPM exist near underground static tank. : Yes/No ✓
 g) Weather a pump 3 Kg /cum preasur& 450/500 LPM Exist near over head tank. : Yes/ No ✓

W. K. Ashraf
Principal
DAV KRS Public School
Kot-Ise-Khan

PART -II

(To be filled by the S.D.E for PWD (B&R) Department)

- a) I have visited the above mentioned school on date 28-4-2021 And have been visually inspected it from all angles of safety and fined it fit for normal used as school buildings.
- b) In case and addition / alteration of expansion and modifications to this building is to be carried out the same be carried out under the supervision of a qualification Engineer and this certificate may be re-obtained after the completion from the undersigned.
- c) In case the building is affected by food , or if there is settlement of walls/ foundation of sagging of roofs etc. immediate inspection of the undersigned by arranged to check the stability and safety of the building.
- d) This building can be safety occupied for normal used upto (indicate upto which it can be used) Valid upto 31-03-2022 (2021-22)

one year only

[Signature]
Senior Divisional Engineer,
Functional Sub-Division,
PWD (B&R) G. M. S. S.

[Signature]